



### ਸਿਟੀ ਨੇ ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਲਈ ਡ੍ਰਾਈਵਵੇਅ ਕੰਮ ਨੂੰ ਮਜ਼ਬੂਤ ਬਣਾਇਆ

ਬ੍ਰੈਂਪਟਨ, ਓਨਟਾਰੀਓ (27 ਅਪ੍ਰੈਲ, 2021) – ਸਿਟੀ ਆਫ ਬ੍ਰੈਂਪਟਨ ਨੇ ਵੱਧ ਸੁਰੱਖਿਅਤ ਘਰ ਅਤੇ ਵੱਧ ਸੁਰੱਖਿਅਤ ਕਮਿਊਨਿਟੀ ਬਣਾਉਣ ਵਿੱਚ ਮਦਦ ਲਈ, ਪ੍ਰਾਈਵੇਟ ਪ੍ਰਾਪਰਟੀਜ਼ ਤੇ ਡ੍ਰਾਈਵਵੇਅ ਦੇ ਫਰਸ਼ ਬਣਾਉਣ ਦਾ ਕੰਮ ਕਰਨ ਵਾਲੇ ਕਾਂਟਰੈਕਟਰਾਂ ਲਈ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ।

ਇਸ ਸਾਲ ਨਵਾਂ ਨਿਯਮ ਹੈ ਕਿ ਕਾਂਟਰੈਕਟਰਾਂ ਅਤੇ ਡ੍ਰਾਈਵਵੇਅ ਸੀਲਰਸ ਲਈ, ਲਾਇਸੈਂਸ ਲੈਣ ਤੋਂ ਪਹਿਲਾਂ ਸਿਟੀ ਦੀ ਔਨਲਾਈਨ ਟ੍ਰੇਨਿੰਗ ਪੂਰੀ ਕਰਨੀ ਜ਼ਰੂਰੀ ਹੈ। ਹੁਣ ਕਾਂਟਰੈਕਟਰਾਂ ਲਈ ਸਿਕਿਓਰਿਟੀ ਜਮ੍ਹਾਂ ਵੀ ਲਾਜ਼ਮੀ ਹੈ। ਲਾਇਸੈਂਸ ਜਾਰੀ ਕਰਨ ਅਤੇ/ਜਾਂ ਨਵਿਆਉਣ ਲਈ ਇਹ ਪਹਿਲਾਂ ਲੋੜੀਂਦੇ ਨਿਯਮ, ਡ੍ਰਾਈਵਵੇਅਜ਼ ਤੇ ਅਵੈਧ ਉਸਾਰੀ ਨੂੰ ਦੂਰ ਕਰਨ ਲਈ ਮਹੱਤਵਪੂਰਣ ਸਟੈਪ ਹਨ।

ਜਦੋਂ ਪ੍ਰੋਵਿੰਸੀਅਲ ਸਟੇ-ਐਟ-ਹੋਮ ਆਰਡਰ ਖ਼ਤਮ ਹੋ ਜਾਵੇਗਾ, ਤਾਂ ਬਾਇ-ਲਾਅ ਐਂਡ ਐਨਫੋਰਸਮੈਂਟ ਸਰਵਿਸਿਜ਼ (By-law and Enforcement Services) ਦਾ ਸਟਾਫ਼, ਉਹਨਾਂ ਡ੍ਰਾਈਵਵੇਅ ਇੰਸਟਾਲੇਸ਼ਨਸ ਜਾਂ ਵਿਸਤਾਰਾਂ ਦੀ ਜਾਂਚ ਦੁਬਾਰਾ ਸ਼ੁਰੂ ਕਰ ਦੇਵੇਗਾ, ਜੋ ਸਿਟੀ ਦੇ ਵੱਖ-ਵੱਖ [ਬਾਇ-ਲਾਅਜ਼ \(by-laws\)](#) ਦੀ ਪਾਲਣਾ ਨਹੀਂ ਕਰ ਰਹੇ ਹਨ।

ਜੇ ਨਿਵਾਸੀ ਪਾਰਕਿੰਗ ਵਾਲੀ ਥਾਂ ਨੂੰ ਵਧਾਉਣ ਵਾਸਤੇ ਆਪਣੇ ਡ੍ਰਾਈਵਵੇਅ ਨੂੰ ਚੌੜਾ ਕਰਨ, ਫਰਸ਼ ਤੇ ਹੋਰ ਪੱਥਰ ਲਗਵਾਉਣ ਜਾਂ ਆਪਣੇ ਡ੍ਰਾਈਵਵੇਅ ਨੂੰ ਰੀਸੀਲ ਕਰਨ ਦੀ ਯੋਜਨਾ ਬਣਾ ਰਹੇ ਹਨ, ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹੇਠਾਂ ਲਿਖੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਣ:

- ਦੇਖੋ ਕਿ ਕੀ ਕਾਂਟਰੈਕਟਰ ਕੋਲ ਸਿਟੀ ਆਫ ਬ੍ਰੈਂਪਟਨ ਦਾ ਲਾਇਸੈਂਸ ਹੈ। ਲਾਇਸੈਂਸਸ਼ੁਦਾ ਕਾਂਟਰੈਕਟਰਾਂ ਦੀ ਸੂਚੀ [ਔਨਲਾਈਨ \(online\)](#) ਉਪਲਬਧ ਹੈ।
- ਡੀ.ਆਈ.ਵਾਈ. (DIY) ਪ੍ਰੋਜੈਕਟਾਂ ਲਈ, ਇਹ ਪੁਸ਼ਟੀ ਕਰਨ ਲਈ ਸਿਟੀ ਕੋਲੋਂ ਪੁੱਛੋ ਕਿ ਡ੍ਰਾਈਵਵੇਅ ਦੀ ਇਜਾਜ਼ਤ ਦਿੱਤੀ ਵੱਧ ਤੋਂ ਵੱਧ ਚੌੜਾਈ ਕਿੰਨੀ ਹੈ ਅਤੇ ਕਰਬ ਕਟ ਪਰਮਿਟ ਜ਼ਰੂਰੀ ਹੈ ਜਾਂ ਨਹੀਂ।
- ਡ੍ਰਾਈਵਵੇਅ ਦੇ ਫਰਸ਼ ਦਾ ਕੰਮ ਕਰਨ ਦੇ ਦੌਰਾਨ ਸਾਈਟ ਤੇ, ਕੁਸ਼ਲ ਵਿਅਕਤੀ ਮੌਜੂਦ ਹੋਣੇ ਲਾਜ਼ਮੀ ਹਨ।

ਕਾਂਟਰੈਕਟਰਾਂ ਅਤੇ ਨਿਵਾਸੀਆਂ, ਦੋਵਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਯਕੀਨੀ ਬਣਾਉਣ ਕਿ ਉਸਾਰੀ, ਸਿਟੀ ਦੇ ਬਾਇ-ਲਾਅਜ਼ ਦੇ ਮੁਤਾਬਕ ਹੈ ਅਤੇ ਵੈਧ ਹੈ।

ਹੋਰ ਜਾਣਕਾਰੀ ਲਈ, [www.brampton.ca/drivewaypaving](http://www.brampton.ca/drivewaypaving) ਤੇ ਜਾਓ।

-30-

#### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਨਗੇਜਮੈਂਟ

ਸਟ੍ਰੈਟਿਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)